



ਕੈਲਗਰੀ ਵਿਚ ਗੜੇ (hail)



ਜੂਨ ਤੋਂ ਸਤੰਬਰ ਕੈਲਗਰੀ ਵਿਚ ਗੜਿਆਂ ਦਾ ਮੌਸਮ ਹੈ। ਗੜੇ ਤਾਂ ਬਣਦੇ ਹਨ ਜਦੋਂ ਪਾਣੀ ਦੀਆਂ ਬੂੰਦਾਂ ਗਰਜ ਵਾਲੇ ਬੱਦਲਾਂ ਦੇ ਉੱਪਰਲੇ ਖੇਤਰਾਂ ਵਿੱਚ ਇਕੱਠੀਆਂ ਜੰਮ ਜਾਂਦੀਆਂ ਹਨ। ਗੜਿਆਂ ਦਾ ਆਕਾਰ ਛੋਟੇ ਹਰੇ ਮਟਰ ਤੋਂ ਲੈ ਕੇ ਟੈਨਿਸ ਗੇਂਦ ਤੱਕ ਹੋ ਸਕਦਾ ਹੈ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਜ਼ਮੀਨ 'ਤੇ ਗਿਰ ਸਕਦੇ ਹਨ। ਇਨ੍ਹਾਂ ਮਹੀਨਿਆਂ ਦੇ ਦੌਰਾਨ ਗੰਭੀਰ ਤੂਫਾਨ ਨੁਕਸਾਨਦੇਹ ਗੜੇ, ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਪੈਦਾ ਕਰ ਸਕਦੇ ਹਨ। ਇਹ ਤੂਫਾਨ ਕਾਰਾਂ, ਘਰਾਂ ਅਤੇ ਕਾਰੋਬਾਰਾਂ ਨੂੰ ਸੱਟ ਅਤੇ ਨੁਕਸਾਨ ਪਹੁੰਚਾ ਸਕਦੇ ਹਨ।



21-0013704-ADV-9007

ਹੁਣ ਤਿਆਰੀ ਕਰਨ ਦਾ ਸਮਾਂ ਹੈ, ਤਿਆਰ ਹੋਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ:



ਗੜਿਆਂ ਦੇ ਮੌਸਮ ਤੋਂ ਪਹਿਲਾਂ:

- ਆਉਣ ਵਾਲੇ ਤੂਫਾਨਾਂ ਲਈ ਸਥਾਨਕ ਮੌਸਮ ਦੇ ਪੂਰਵਅਨੁਮਾਨਾਂ ਦੀ ਨਿਯਮਿਤ ਨਿਗਰਾਨੀ ਕਰੋ।
- ਇਹ ਸੁਨਿਸ਼ਚਿਤ ਕਰਨ ਲਈ ਬੀਮੇ ਦੀਆਂ ਨੀਤੀਆਂ ਦੀ ਸਮੀਖਿਆ ਕਰੋ ਕਿ ਤੁਸੀਂ ਗੜਿਆਂ ਲਈ ਕਵਰ ਹੋ।
- ਆਪਣੇ ਪਰਿਵਾਰ ਲਈ ਐਮਰਜੈਂਸੀ ਐਕਸ਼ਨ ਪਲਾਨ ਬਣਾਓ। calgary.ca/getready 'ਤੇ ਜਾਓ
- ਇੱਕ ਸੰਪ ਪੰਪ ਅਤੇ ਸੀਵਰ ਬੈਕਫਲੋ ਵਾਲਵ ਸਥਾਪਤ ਕਰੋ।
- ਜੇ ਤੁਸੀਂ ਦੂਰ ਹੋ ਤਾਂ ਕਿਸੇ ਨੂੰ ਆਪਣੀ ਪ੍ਰਾਪਰਟੀ ਦੀ ਜਾਂਚ ਕਰਨ ਲਈ ਕਰੋ।



ਤੂਫਾਨਾਂ ਲਈ ਤਿਆਰ ਹੋਣਾ:

- ਬਾਰਬੀਕਿਊ ਅਤੇ ਪੇਟਿਓ ਫਰਨੀਚਰ ਨੂੰ ਪੱਕਾ ਕਰੋ।
- ਜੇ ਹੋ ਸਕੇ ਤਾਂ ਨੁਕਸਾਨ ਨੂੰ ਰੋਕਣ ਲਈ ਆਪਣੇ ਵਾਹਨ ਨੂੰ ਢੱਕੇ ਹੋਏ ਖੇਤਰ ਵਿਚ ਪਾਰਕ ਕਰੋ।
- ਇਹ ਸੁਨਿਸ਼ਚਿਤ ਕਰੋ ਕਿ ਹੇਠਾਂ ਜਾਣ ਵਾਲੇ ਪਰਨਾਲੇ ਤੁਹਾਡੇ ਘਰ ਤੋਂ ਦੂਰ ਹਨ, ਅਤੇ ਸਿੱਧੇ ਤੁਹਾਡੇ ਗੁਆਂਢੀ ਦੇ ਘਰ ਵੱਲ ਨਹੀਂ।



ਆਪਣੇ ਘਰ ਅਤੇ ਪ੍ਰਾਪਰਟੀ ਨੂੰ ਮੌਸਮ ਵਿੱਚ ਤਬਦੀਲੀ ਦੇ ਪ੍ਰਭਾਵਾਂ ਲਈ ਕਿਵੇਂ ਤਿਆਰ ਕਰਨਾ ਹੈ ਬਾਰੇ ਜਾਣੋ: calgary.ca/ClimateReadyHome



ਗੜਿਆਂ ਦੇ ਤੂਫਾਨ ਦੌਰਾਨ ਸੁਰੱਖਿਅਤ ਰਹਿਣਾ:

- ਤੁਰੰਤ ਪਨਾਹ ਲਓ।
- ਤੂਫਾਨ ਦੇ ਦੌਰਾਨ ਖਿੜਕੀਆਂ, ਦਰਵਾਜ਼ਿਆਂ ਅਤੇ ਸਕਾਈਲਾਈਟਾਂ ਤੋਂ ਦੂਰ ਰਹੋ।
- ਹੜ ਵਾਲੇ ਚੌਰਾਹਿਆਂ ਜਾਂ ਵੱਡੇ ਟੇਇਆਂ ਵਿੱਚੋਂ ਡਰਾਈਵ ਨਾ ਕਰੋ।
- ਜੇ ਬਾਹਰ ਹੋਵੋ, ਤਾਂ ਵੱਡੀਆਂ ਧਾਤੂ ਦੀਆਂ ਚੀਜ਼ਾਂ ਤੋਂ ਦੂਰ ਜਾਓ ਅਤੇ ਵੱਡੇ ਖੁੱਲੇ ਖੇਤਰਾਂ ਤੋਂ ਬਚੋ।



ਇੱਕ ਠੇਕੇਦਾਰ ਨੂੰ ਕੰਮ 'ਤੇ ਰੱਖਣਾ? ਇੱਕ ਠੇਕੇਦਾਰ ਨੂੰ ਕੰਮ 'ਤੇ ਕਿਵੇਂ ਰੱਖਿਆ ਜਾਵੇ ਬਾਰੇ ਜਾਣਕਾਰੀ ਲਈ [ਇਥੇ ਕਲਿੱਕ ਕਰੋ](http://askibcwest@ibc.ca)



ਗੜਿਆਂ ਦੇ ਤੂਫਾਨ ਤੋਂ ਬਾਅਦ ਕੀ ਕਰਨਾ ਹੈ:

- ਜਦੋਂ ਸੁਰੱਖਿਅਤ ਹੋਵੋ ਤਾਂ ਮੁਲਾਂਕਣ ਕਰੋ ਅਤੇ ਨੁਕਸਾਨ ਦੀਆਂ ਫੋਟੋਆਂ ਲਓ।
- ਨੁਕਸਾਨ ਜਾਂ ਘਾਟਿਆਂ ਦੀ ਜਾਣਕਾਰੀ ਲਈ ਆਪਣੇ ਬੀਮਾ ਪ੍ਰਦਾਤਾ ਨੂੰ ਕਾਲ ਕਰੋ।
- ਜੇ ਤੁਹਾਨੂੰ ਆਪਣੇ ਬੀਮਾਕਰਤਾ ਦੇ ਸੰਪਰਕ ਵਿਚ ਆਉਣ ਵਿਚ ਮਦਦ ਦੀ ਜ਼ਰੂਰਤ ਹੈ, ਤਾਂ ਇੰਸ਼ੂਰੈਂਸ ਬਿਊਰੋ ਐਂਡ ਕੈਨੇਡਾ ਨੂੰ 1-844-227-5422 'ਤੇ ਕਾਲ ਕਰੋ ਜਾਂ askibcwest@ibc.ca 'ਤੇ ਈਮੇਲ ਕਰੋ।
- ਆਪਣੀ ਅਤੇ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਰੋ। ਜੇ ਤੁਹਾਨੂੰ ਮਦਦ ਦੀ ਜ਼ਰੂਰਤ ਹੈ, 2-1-1 ਤੇ ਕਾਲ ਕਰੋ ਜਾਂ ab.211.ca 'ਤੇ ਜਾਓ

